

### 391\_642\_Enjoying my Life While Doing my Job

TOTAL DURATION: 000:22:34

Time in	Time out	Transcription	Punjabi
00:00:15	00:01:26	<p>Neha: ਸਤਿ ਸ੍ਰੀ ਅਕਾਲ, ਅਤੇ Speak My Language program ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਸੱਭਿਆਚਾਰਕ ਤੌਰ ਤੇ ਵੰਨ ਸੁਵੰਨੇ ਭਾਈਚਾਰਿਆਂ ਦੇ ਲੋਕ ਅਸਮਰਥਤਾ ਸਹਿਤ ਵਧੀਆ ਤਰੀਕੇ ਨਾਲ ਜਿਉਣ ਬਾਰੇ ਗੱਲਬਾਤ ਕਰਦੇ ਹਨ।</p> <p>ਮੇਰਾ ਨਾਮ ਨੇਹਾ ਗੋਗੀਆ ਹੈ ਅਤੇ ਮੈਂ Ethnic Communities Council Victoria ਲਈ ਕੰਮ ਕਰਦੀ ਹਾਂ।</p> <p>ਸਾਡੀਆਂ ਸਾਕਸ਼ਾਤਕਾਰਾਂ ਵਿੱਚ ਅਸੀਂ ਸੱਭਿਆਚਾਰਕ ਤੌਰ 'ਤੇ ਵੰਨ ਸੁਵੰਨੇ ਭਾਈਚਾਰਿਆਂ ਤੋਂ ਅਸਮਰਥਤਾ ਵਾਲੇ ਲੋਕਾਂ ਤੋਂ ਇਸ ਬਾਰੇ ਸਿੱਖਦੇ ਹਾਂ ਕਿ ਉਹ ਵਧੀਆ ਤਰੀਕੇ ਨਾਲ ਜਿਉਣ ਲਈ ਨਿੱਜੀ ਹੁਨਰਾਂ ਅਤੇ ਭਾਈਚਾਰਕ ਸਰੋਤਾਂ ਦੀ ਵਰਤੋਂ ਕਿਵੇਂ ਕਰਦੇ ਹਨ ਚਾਹੇ ਉਹ ਕਿਤੇ ਵੀ ਹੋਣ।</p> <p>ਅਸੀਂ ਅਸਮਰਥਤਾ ਵਾਲੇ ਲੋਕਾਂ ਅਤੇ ਹੋਰਨਾਂ ਕੋਲੋਂ ਅਸਲ ਕਹਾਣੀਆਂ ਨੁਕਤੇ ਅਤੇ ਫੁਰਨੇ ਸਾਂਝੇ ਕਰਦੇ ਹਾਂ ਜੋ ਸਾਨੂੰ ਪਹੁੰਚਣਯੋਗ ਸਥਾਨਾਂ ਸਰਗਰਮੀਆਂ ਅਤੇ ਮੁਕਿਆਂ ਬਾਰੇ ਦੱਸ ਸਕਦੇ ਹਨ।</p> <p>ਅੱਜ interview ਵਿੱਚ ਕਹਾਣੀ ਦਾ ਸਿਰਲੇਖ ਹੈ ਮੈਂ ਆਪਣਾ ਕੰਮ ਕਰਕੇ ਆਪਣੀ ਜ਼ਿੰਦਗੀ ਦਾ ਆਨੰਦ ਲੈ ਰਹੀ ਹਾਂ। ਕਹਾਣੀ ਇਸ ਬਾਰੇ ਹੈ ਕਿ ਕਿਵੇਂ ਨੌਕਰੀ ਦੀ ਪ੍ਰਤਿਭਾ ਜ਼ਿੰਦਗੀ ਨੂੰ ਸੌਖਾ ਅਤੇ ਖੁਸ਼ਹਾਲ ਬਣਾਉਂਦੀ ਹੈ। Speak My Language program ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਇੱਥੇ ਆਉਣ ਲਈ ਤੁਹਾਡਾ ਧੰਨਵਾਦ।</p>	<p>Neha: Hello, and welcome to the Speak My Language program, where people from culturally diverse communities talk about living well with disabilities.</p> <p>My name is Neha Gogia and I work for the Ethnic Communities Council Victoria.</p> <p>In our interviews, we learn from people with disabilities that come from culturally diverse communities about how they use personal skills and community resources to live well wherever they are.</p> <p>We share real-life stories, tips and tricks from people with disabilities and others who can tell us about accessible activities and places to visit.</p> <p>The title of the story in today's interview is "I am enjoying my life by doing my work." The story is about how job skills make life easier and happier. Welcome to the Speak My Language program, and thank you for joining us today.</p>
00:01:27	00:01:28	Anonymous: ਧੰਨਵਾਦ, ਨੇਹਾ।	Anonymous: Thank you, Neha.
00:01:40	00:01:51	Neha: ਤੁਸੀਂ ਸਾਨੂੰ ਦੱਸਿਆ ਹੈ ਕਿ ਤੁਹਾਨੂੰ ਆਪਣੇ ਕੰਮ ਵਿੱਚ ਖੁਸ਼ੀ ਮਿਲਦੀ ਹੈ। ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕੀ ਕਰਦੇ ਹੋ ਅਤੇ ਤੁਹਾਨੂੰ ਇਹ ਨੌਕਰੀ ਕਿਵੇਂ ਮਿਲੀ?	Neha: You have told us that you find joy in your work. Can you tell us what you do and how you got this job?
00:01:52	00:03:18	Anonymous: ਮੈਨੂੰ ਮੇਰਾ ਕੰਮ ਕਰਨ ਨਾਲ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਅਤੇ ਮੈਂ ਇੱਕ hospital ਵਿੱਚ patient service assistant ਦਾ ਕੰਮ ਕਰਦੀ ਹਾਂ। ਮੈਂ Melbourne ਦੇ ਹਸਪਤਾਲ ਵਿੱਚ ਇਹ ਕੰਮ ਕਰਦੀ ਹਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੈਂ Australia ਆਈ ਸੀ ਉਦੋਂ ਮੈਨੂੰ ਕੰਮ ਦੀ ਬਹੁਤ ਜ਼ਿਆਦਾ ਲੋੜ ਸੀ, ਮੇਰੇ ਆਪਣੇ ਖਰਚਿਆਂ ਲਈ ਤੇ ਫਿਰ ਮੈਂ Melbourne ਵਿੱਚ ਇੱਕ immigrant ਹਾਂ ਤੇ ਮੈਂ ਇੱਥੇ ਆਪਣੀ ਪੜ੍ਹਾਈ ਪੂਰੀ ਕਰਨ ਲਈ ਆਈ ਸੀ। ਮੈਂ ਆਪਣੀ masters ਦੀ ਪੜ੍ਹਾਈ ਕਰਨ ਲਈ ਇੱਥੇ ਆਈ ਸੀ ਅਤੇ ਜਦੋਂ ਮੈਂ ਆਪਣੀ ਪੜ੍ਹਾਈ ਲਈ college	Anonymous: I get a lot of pleasure from my work and I work as a patient service assistant in a hospital. I work at a hospital in Melbourne. As I mentioned, when I came to Australia, I needed a job very badly for my expenses. I am an immigrant in Melbourne, and I came here to complete my studies. I came here to do my master's degree, and when I was attending college for my studies, there I made many friends, and from them I also came to know that there is a course called Patient Service Assistant, which could help advance my career. After they gave me this

		<p>ਵਗੈਰਾ ਜਾਂਦੀ ਹੁੰਦੀ ਸੀ ਅਤੇ ਉੱਥੇ ਮੇਰੇ ਬਹੁਤ ਸਾਰੇ ਦੋਸਤ ਬਣੇ ਸੀ ਤੇ ਉਹਨਾਂ ਨਾਲੋਂ ਮੈਨੂੰ ਪਤਾ ਲੱਗਿਆ ਵੀ ਇੱਕ patient service assistant ਨਾਮ ਦਾ course ਵੀ ਹੁੰਦਾ ਹੈ ਅਤੇ ਜੇਨੂੰ ਕਰਕੇ ਮੈਂ ਆਪਣੇ career ਨੂੰ ਅੱਗੇ ਵਧਾ ਸਕਦੀ ਹਾਂ ਤੇ ਫਿਰ ਉਹਨਾਂ ਨੇ ਮੈਨੂੰ ਇਹ ਜਾਣਕਾਰੀ ਦਿੱਤੀ ਅਤੇ ਫਿਰ ਮੈਂ ਕੁਝ online ਵੀ research ਕੀਤੀਆਂ ਜਿਹਦੇ ਕਰਕੇ ਮੈਨੂੰ ਪਤਾ ਲੱਗਿਆ ਵੀ ਇਹ course ਮੇਰੇ ਅੱਗੇ career ਲਈ ਬਹੁਤ ਵਧੀਆ ਹੈਗਾ ਤੇ ਫਿਰ ਮੈਂ ਇਹ course ਕਰਨ ਦਾ ਫੈਸਲਾ ਲਿੱਤਾ ਤੇ ਇਹ course ਕਰਨ ਲਈ ਮੈਨੂੰ theory classes 'ਤੇ ਇੱਕ ਸੌ ਸੱਠ ਘੰਟੇ ਦੀਆਂ placement ਕਰਨੀ ਪਈਆਂ ਉਸ ਤੋਂ ਬਾਅਦ ਮੈਨੂੰ ਇਸ course ਜਦੋਂ certificate ਮਿਲ ਗਿਆ ਤੇ ਮੈਂ ਨੌਕਰੀ ਲਈ ਕਈ ਜਗ੍ਹਾ 'ਤੇ apply ਵੀ ਕੀਤਾ ਅਤੇ ਮੈਨੂੰ ਨੌਕਰੀ ਮਿਲ ਗਈ ਤੇ ਹੁਣ ਮੈਂ ਆਪਣਾ ਇਹ ਕੰਮ ਕਰਕੇ ਬਹੁਤ ਜ਼ਿਆਦਾ ਖੁਸ਼ੀ ਮਿਲਦੀਆਂ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ।</p>	<p>information, I did some online research and found out that this course would be excellent for my future career. I decided to take this course, which required me to attend theory classes and complete 160 hours of placement. After receiving the certificate for this course, I applied for jobs at various places and eventually got a job. Now, I feel immense joy doing this work, and I am very happy.</p>
00:03:21	00:03:30	<p>Neha: ਤੁਸੀਂ ਇਹ ਨੌਕਰੀ ਨਾਲ ਸੰਬੰਧਿਤ ਕੋਰਸ ਕਿਵੇਂ ਪ੍ਰਾਪਤ ਕੀਤਾ ਅਤੇ ਕੋਰਸ ਵਾਸਤੇ ਅਰਜ਼ੀ ਦੇਣ ਲਈ ਤੁਸੀਂ ਕਿਹੜੇ online platform ਦੀ ਵਰਤੋਂ ਕੀਤੀ?</p>	<p>Neha: How did you find this job-related course and which online platform did you use to apply for the course?</p>
00:03:32	00:04:41	<p>Anonymous: ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ, ਮੈਂ ਜਦੋਂ ਇੱਥੇ ਆਈ ਸੀਗੀ ਤੇ ਮੇਰੇ ਦੋਸਤਾਂ ਨੇ ਮੈਨੂੰ ਦੱਸਿਆ ਵੀ Patient Service Assistant ਦਾ ਇੱਕ course ਹੁੰਦਾ ਤੇ ਉਹਨਾਂ ਨਾਲੋਂ ਮੈਨੂੰ ਇਸ course ਦੀ ਇਸ course ਬਾਰੇ ਕਈ ਜਾਣਕਾਰੀ ਮਿਲੀ ਫਿਰ ਮੈਂ online research ਕੀਤਾ Google 'ਤੇ, ਤੇ ਉੱਥੋਂ research ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ Australia ਵਿੱਚ ਕਈ universities ਹੈਗੀਆਂ ਜਿਹੜੀਆਂ ਇਹ course ਜਿੱਥੋਂ ਮੈਂ ਇਹ ਕੋਰਸ ਕਰ ਸਕਦੀ ਹਾਂ ਤੇ ਫਿਰ ਮੈਂ ਉਹਨਾਂ universities college ਨਾਲ direct ਸੰਪਰਕ ਕੀਤਾ ਅਤੇ ਫਿਰ ਮੈਨੂੰ ਉਹਨਾਂ ਨੇ ਇਸ course ਤੋਂ ਸੰਬੰਧਿਤ ਸਾਰੀਆਂ ਜਾਣਕਾਰੀਆਂ ਦੇ ਦਿੱਤੀਆਂ, ਤੇ ਜਦੋਂ ਮੈਨੂੰ ਉਹਨਾਂ ਨੇ ਦੱਸਿਆ ਕਿ ਮੈਨੂੰ theory classes ਫੇਰ ਛੇ ਮਹੀਨਿਆਂ ਲਈ ਤੇ ਇੱਕ ਸੌ ਸੱਠ ਘੰਟੇ ਦੀ placement ਕਰਨੀ ਪੈਣੀਆਂ ਤੇ ਮੈਂ ਉਹ ਸਭ ਕਰਕੇ ਇਹ ਕੋਰਸ ਦੀ certificate ਲੈ ਸਕਦੀਆਂ ਫੇਰ ਮੈਂ ਨੌਕਰੀ ਲਈ ਵੀ ਆਵੇਦਨ, ਫਿਰ ਮੈਂ ਨੌਕਰੀ ਵੀ ਪਾ ਸਕਦੀਆਂ 'ਤੇ ਮੈਂ ਇਹਦਾਂ ਇਸ course ਨੂੰ ਲੱਭਿਆ ਅਤੇ ਇਹ course ਕੀਤਾ।</p>	<p>Anonymous: As I told you, when I came here, my friends told me about a course called Patient Service Assistant, and from them I got a lot of information about this course. Then I did some online research on Google and from there after research, I found that many universities in Australia offer this course from where I can do this course, and then I contacted those universities and colleges directly. They provided me with all the necessary information related to this course. They informed me that I would need to attend theory classes for six months and complete 160 hours of placement to earn the certificate for this course. After that, I could apply for jobs and get employed. This is how I found and completed this course.</p>
00:04:43	00:04:50	<p>Neha: ਆਪਣਾ course ਪੂਰਾ ਕਰਨ ਤੋਂ ਬਾਅਦ ਤੁਸੀਂ ਨੌਕਰੀ ਲਈ ਅਰਜ਼ੀ ਦੇਣ ਲਈ ਕਿਹੜੇ online platform ਦੀ ਵਰਤੋਂ ਕਰਦੇ ਹੋ?</p>	<p>Neha: After completing your course which online platform do you use to apply for jobs?</p>
00:04:52	00:06:21	<p>Anonymous: ਜਿਵੇਂ ਕਿ ਮੈਂ ਦੱਸਿਆ ਕਿ ਇਹ course ਕਰਨ ਲਈ ਸਾਨੂੰ ਇੱਕ ਸੌ ਸੱਠ ਘੰਟੇ ਦੀ</p>	<p>Anonymous: As I mentioned, to complete this course, we need to do 160 hours of placement, and that</p>

		<p>placement ਕਰਨੀ ਹੁੰਦੀ ਹੈ, ਅਤੇ ਉਹ placement ਸਾਨੂੰ hospital ਦੇ ਵਿੱਚ ਹੀ ਕਰਨੀ ਹੁੰਦੀ ਹੈ, ਅਤੇ ਮੇਰੇ college ਨੇ ਜਿੱਥੋਂ ਮੈਂ ਇਹ course ਕੀਤਾ ਸੀ ਉਹਨਾਂ ਨੇ ਮੈਨੂੰ placement ਲਈ ਇੱਕ hospital ਦੱਸਿਆ ਸੀ ਅਤੇ ਮੈਂ ਉਸ hospital ਵਿੱਚ placement ਕੀਤੀਆਂ ਉਹ ਮੇਰੇ ਕੰਮ ਨੂੰ ਵੇਖ ਕੇ ਅਤੇ ਮੇਰੇ ਸਭਾਵ ਨੂੰ ਵੇਖ ਕੇ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਜੇ ਮੈਂ ਉੱਥੇ ਹੀ ਨੌਕਰੀ ਕਰਨੀ ਚਾਹੁੰਦੀ ਹਾਂ ਅਤੇ ਮੈਂ apply ਕਰ ਸਕਦੀ ਹਾਂ ਕਿਉਂਕਿ ਉਹਨਾਂ ਕੋਲ ਇੱਕ ਖਾਲੀ position ਵੀ ਸੀ ਨੌਕਰੀ ਲਈ ਤੇ ਮੈਂ ਵੀ ਬਹੁਤ ਖੁਸ਼ ਸੀ ਉਸ ਥਾਂ 'ਤੇ ਕੰਮ ਕਰਕੇ ਫਿਰ ਮੈਂ ਉਹਨਾਂ ਨਾਲ ਹੀ ਆਪਣੀ ਨੌਕਰੀ ਅੱਗੇ ਜਾਰੀ ਰੱਖਣ ਦਾ ਫੈਸਲਾ ਲਿਆ, ਪਰ ਨਾਲ ਦੀ ਨਾਲ ਮੈਂ ਕਈ ਹੋਰ ਥਾਵਾਂ 'ਤੇ ਵੀ apply ਕੀਤਾ but ਜਦੋਂ ਮੈਨੂੰ ਉੱਥੇ ਨੌਕਰੀ ਮਿਲ ਰਹੀ ਸੀ ਤਾਂ ਉਹ ਮੈਨੂੰ ਵਧੀਆ ਲੱਗਿਆ ਅਤੇ ਮੈਂ ਉੱਥੇ ਹੀ ਨੌਕਰੀ ਕਰਨ ਲਈ ਸਹਿਮਤ ਹੋਈ ਅਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਮੈਂ ਕਿਦਾਂ ਉਹਨਾਂ ਦੀ portal ਉਹਨਾਂ ਦੀ site 'ਤੇ ਜਾ ਕੇ ਆਪਣੀ profile ਬਣਾ ਸਕਦੀ ਹਾਂ ਉੱਥੇ ਆਪਣੀ details ਪਾ ਕੇ ਅਤੇ ਕਿਦਾਂ ਉਹਨਾਂ ਨਾਲ ਨੌਕਰੀ ਦੇ ਲਈ ਆਵੇਦਨ ਕਰ ਸਕਦੀਆਂ ਫਿਰ ਮੈਂ ਜਿੰਦਾ ਜਿੰਦਾ ਮੈਨੂੰ ਦੱਸਿਆ ਗਿਆ ਮੈਂ ਉੱਦਾਂ ਆਪਣਾ ਪੇਫਾਇਲੇ ਬਣਾਇਆ ਅਤੇ interview ਲਈ ਅੱਗੇ process ਸ਼ੁਰੂ ਕੀਤੀ।</p>	<p>placement has to be done in a hospital. And my college, where I took this course, assigned me a hospital for the placement, and I did placement in that hospital. The hospital staff was very pleased with my work and demeanor. They told me that if I wanted to work there, I could apply for a job because they had a vacant position. I was very happy working there, so I decided to continue my job with them. However, I also applied to several other places. But since I was offered a job there, I found it to be the best option and agreed to work there. Then they explained to me how I could create my profile on their portal and website, enter my details, and apply for the job. Following their instructions, I created my profile and started the process for the interview.</p>
00:06:23	00:06:31	<p>Neha: ਤੁਸੀਂ ਕਿਹਾ ਤੁਸੀਂ ਉਹਨਾਂ ਦੇ portal 'ਤੇ ਜਾ ਕੇ ਆਪਣਾ profile ਬਣਾਇਆ ਅਤੇ ਤੁਸੀਂ ਕਿਹੜੇ online platform ਦੀ ਵਰਤੋਂ ਕੀਤੀ।</p>	<p>Neha: You mentioned that you created your profile on their portal. Which online platform did you use for that?</p>
00:06:32	00:06:47	<p>Anonymous: ਜੀ ਮੈਂ ਜਿਹੜੀ ਕੰਪਨੀ ਨਾਲ ਮੈਂ ਕੰਮ ਕਰਦੀ ਹਾਂ ਉਹ Spotless ਹੈਗੀ ਆ ਅਤੇ ਉਹ Spotless ਹੀ ਇੱਕ online portal ਹੈ ਹੈਗੀ ਆ। ਮੈਂ ਉਹ ਦੀ ਵਰਤੋਂ ਕੀਤੀ ਸੀ ਅਤੇ ਮੈਂ ਉੱਤੇ ਆਪਣੀ profile ਬਣਾਈ ਸੀ।</p>	<p>Anonymous: Yes, the company I work for is Spotless, and they have an online portal called Spotless. I used it to create my profile.</p>
00:06:49	00:06:59	<p>Neha: ਕੀ ਤੁਸੀਂ ਕ੍ਰਿਪਾ ਕਰਕੇ Spotless platform ਬਾਰੇ ਸਮਝਾ ਸਕਦੇ ਹੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਅਪੰਗਤਾ ਵਾਲੇ ਲੋਕਾਂ ਵਾਸਤੇ ਇਹ ਕਿਵੇਂ ਪਹੁੰਚਣਯੋਗ ਹੈ?</p>	<p>Neha: Can you please explain about the Spotless platform, how it works and how it is accessible for people with disabilities?</p>
00:07:00	00:08:03	<p>Anonymous: Spotless ਇੱਕ online platform ਹੈ ਅਤੇ ਇਹਦੇ 'ਤੇ ਅਲੱਗ ਅਲੱਗ ਨੌਕਰੀਆਂ ਲਈ apply ਕਰ ਸਕਦੇ ਹਾਂ ਜਿਵੇਂ ਕਿ agecare hospital ਤੇ construction ਲਈ। ਇਹਦੇ 'ਤੇ ਨੌਕਰੀ apply ਕਰਨ ਲਈ ਪਹਿਲਾਂ ਮੈਂ ਆਪਣਾ account ਬਣਾਇਆ ਫਿਰ ਮੈਂ account ਬਣਾ ਕੇ ਉਹਦੇ ਆਪਣੀ study ਬਾਰੇ 'ਤੇ ਆਪਣੀ ਸਾਰੀ details ਭਰੀਆਂ ਤੇ ਆਪਣੀ contact ਅਤੇ ਮੈਨੂੰ ਕਿਸ ਚੀਜ਼ ਵਿੱਚ ਰੁਚੀ ਆ ਮੇਰਾ ਕੀ ਸਭਾਵ ਹੈ ਅਤੇ ਮੈਂ ਕੀ ਕਰਨਾ ਚਾਹੁੰਦੀਆਂ ਮੈਂ ਇਹ ਸਭ details ਭਰੀਆਂ ਅਤੇ ਉਹ details ਭਰਨ ਤੋਂ ਬਾਅਦ ਉਹਨਾਂ ਨੇ ਮੈਨੂੰ interview,</p>	<p>Anonymous: Spotless is an online platform where you can apply for various jobs such as in aged care, hospitals, and construction. To apply for a job on this platform, I first created my account. After creating my account, I filled in my study details, all my personal details, contact information, my interests, my personality traits, and what I want to do. After filling in all these details, they selected my profile for an interview. They then contacted me for the interview, and I completed</p>

		<p>ਉਹਨਾਂ ਨੇ ਮੇਰੀ profile ਨੂੰ select ਕੀਤਾ ਫਿਰ ਉਹਨਾਂ ਨੇ ਮੈਨੂੰ interview ਲਈ contact ਕੀਤਾ ਤੇ ਫਿਰ ਮੈਂ ਉਸ ਤੋਂ ਬਾਅਦ ਆਪਣਾ interview ਕੀਤਾ ਤੇ ਇਸ platform ਦੀ ਵਰਤੋਂ ਕਰਨੀ ਬਹੁਤ ਹੀ ਆਸਾਨ ਹੈ, ਅਤੇ ਅਪੰਗਤਾ ਵਾਲੇ ਅਤੇ ਅਸਮਰਤਾ ਵਾਲੇ ਲੋਕ ਵੀ ਇਸ ਦੀ ਵਰਤੋਂ ਬਹੁਤ ਹੀ ਆਸਾਨੀ ਨਾਲ ਅਤੇ ਸਰਲਤਾ ਨਾਲ ਕਰ ਸਕਦੇ ਹਾਂ ਕਿਉਂਕਿ ਇਹਨੂੰ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ।</p>	<p>my interview. Using this platform is very easy, and people with disabilities can also use it very easily and comfortably because it is very user-friendly.</p>
00:08:06	00:08:16	<p>Neha: ਨੌਕਰੀ ਦੀ ਇੰਟਰਵਿਊ ਦੌਰਾਨ ਤੁਹਾਨੂੰ ਕਿਸੇ ਵਰਤੋਂ ਵਿੱਚ ਵਾਧਿਆ ਘਾਟਿਆਂ ਦੀ ਲੋੜ ਪਈ ਸੀ ਜੇ ਹਾਂ ਤਾਂ ਰੋਜ਼ਗਾਰਦਾਤਾ ਨੇ ਤੁਹਾਨੂੰ ਕੀ ਪ੍ਰਦਾਨ ਕੀਤਾ ਸੀ?</p>	<p>Neha: During your job interview, did you need any special accommodations? If so, what did the employer provide for you?</p>
00:08:17	00:10:18	<p>Anonymous: ਜੀ, ਮੈਨੂੰ ਨੌਕਰੀ ਦੀ ਵਰਤੋਂ ਲਈ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਨਹੀਂ ਸੀ, ਪਰ ਮੇਰੇ, ਜਦੋਂ ਮੈਂ ਨੌਕਰੀ ਲਈ apply ਕੀਤਾ ਸੀ, ਅਤੇ ਉਹਨਾਂ ਨੇ ਮੈਨੂੰ ਪੁੱਛਿਆ ਸੀ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਹੈਗੀ ਅਤੇ ਜੇ ਕੋਈ ਵੀ ਚੀਜ਼ ਉਹ ਮੈਨੂੰ ਪ੍ਰਦਾਨ ਕਰਵਾ ਸਕਦੇ ਨੇ ਮੇਰੇ interview ਹੋਣ ਤੇ ਮੈਨੂੰ, ਪਰ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਸੀਗੀ 'ਤੇ ਮੈਂ ਆਪਣਾ interview ਜਿਵੇਂ ਸਾਰਿਆਂ ਨੇ ਦਿੱਤਾ, ਉਦਾ ਹੀ ਦਿੱਤਾ, ਤੇ ਉਹ ਤੋਂ ਬਾਅਦ ਜਦੋਂ ਸਾਡਾ induction ਹੋਇਆ ਉਹ ਵੀ ਮੈਂ ਸਾਰਿਆਂ ਨਾਲ ਹੀ ਕੀਤਾ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪਈ। ਮੇਰਾ interview ਕਰਨ ਲਈ ਜਦੋਂ ਮੇਰਾ ਇਹ ਨੌਕਰੀ ਲਈ ਮੈਂ apply ਕੀਤਾ ਸੀ ਜਦੋਂ ਮੇਰਾ interview ਹੋਇਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਮੈਂ ਆਪਣੀ profile ਬਣਾਈ ਸੀ Spotless ਤੇ ਜਦੋਂ ਮੈਂ ਆਪਣੀ profile ਬਣਾਈ 'ਤੇ ਮੈਂ ਉਹਦੇ 'ਤੇ ਆਪਣੇ ਸਾਰੇ document 'ਤੇ ਮੇਰਾ medical certificate ਵੀ ਉਹਦੇ 'ਤੇ ਪਾਇਆ ਅਤੇ ਮੇਰੇ ਰੋਜ਼ਗਾਰਦਾਤਾ ਨੂੰ ਪਤਾ ਸੀਗਾ ਵੀ ਮੈਨੂੰ ਮੈਂ ਕਿਸ ਚੀਜ਼ ਲਈ ਲੋੜਵੰਦ ਹੈਗੀ ਆਂ ਮੇਰੇ interview ਦੌਰਾਨ ਉਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਗਿਆ ਸੀਗਾ ਵੀ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਗੀ ਆ ਜਾਂ ਮੈਨੂੰ ਕੋਈ ਵੀ ਚੀਜ਼ ਚਾਹੀਦੀ ਹੈ ਮੇਰੇ interview ਦੇ ਦੌਰਾਨ ਪਰ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਸੀ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ interview ਜਿਵੇਂ ਬਾਕੀ ਸਾਰੇ ਦੇ ਸਕਦੇ ਹਾਂ ਮੈਂ ਉਦਾ ਹੀ ਦੇ ਸਕਦੀ ਹਾਂ ਅਤੇ ਮੈਂ ਉਦਾ ਹੀ ਆਪਣਾ interview ਦਿੱਤਾ ਤੇ ਉਹ ਤੋਂ ਬਾਅਦ ਜਦੋਂ ਸਾਡਾ induction ਹੋਇਆ ਤੇ ਮੈਂ induction ਵੀ ਉਦਾ ਹੀ ਕੀਤਾ ਜਿਵੇਂ ਸਾਰਿਆਂ ਨੇ ਕੀਤਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਰੋਜ਼ਗਾਰਦਾਤਾ ਨੂੰ ਪਤਾ ਸੀਗਾ ਵੀ ਮੈਂ ਪੂਰੀ ਤਰ੍ਹਾਂ, ਪੂਰੀ ਤਰ੍ਹਾਂ ਸਕਸ਼ਮ ਹਾਂ ਕਿਉਂਕਿ ਮੈਂ ਉੱਥੇ ਇੱਕ ਸੌ ਸੱਠ ਘੰਟੇ ਦੀ placement ਵੀ ਕੀਤੀ ਸੀ ਮੇਰੀ ਨੌਕਰੀ ਲਈ, ਤੇ ਉਹ ਮੈਨੂੰ ਜਾਣਦੇ ਸੀ ਅਤੇ ਉਹਨਾਂ ਨੇ ਮੇਰੀ ਪੂਰੀ ਤਰ੍ਹਾਂ ਮਦਦ ਕੀਤੀ ਅਤੇ ਇਸ ਤਰ੍ਹਾਂ ਮੈਂ ਇਹ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਹੋਈ।</p>	<p>Anonymous: No, I didn't need any special accommodations for the job interview. However, when I applied for the job, my employer did ask if I needed anything and if they could provide anything for my interview. But I didn't need anything, so I gave my interview just like everyone else. Later, when we had our induction, I did it along with everyone else. I didn't require any special accommodations. When I applied for this job and had my interview, as I mentioned earlier, I first created my profile on the Spotless platform. On my profile, I uploaded all my documents, including my medical certificate, so my employer was aware of my needs. During my interview, they initially asked if I needed anything or if I required anything during the interview, but I told them I didn't need anything. I said I could do the interview just like everyone else, and I did it that way. After the interview, when we had our induction, I did it alongside everyone else. As I mentioned, my employer knew I was fully capable because I had already completed 160 hours of placement for my job with them, and they were familiar with me. They provided me with full support, and that's how I succeeded in getting this job.</p>
00:10:20	00:10:31	<p>Neha: ਨੌਕਰੀ ਦੀ ਪੇਸ਼ਕਸ਼ ਕਰਨ ਦੇ ਬਾਅਦ ਕੀ</p>	<p>Neha: After being offered the job, did</p>

		ਤੁਹਾਨੂੰ ਉਸ ਕੰਮ ਨੂੰ ਸਮਝਣ ਵਿੱਚ ਮਦਦ ਕਰਨ ਲਈ ਕਿਸੇ ਵਧੀਕ ਸਹਾਇਤਾ ਦੀ ਲੋੜ ਪਈ ਜਿਸਨੂੰ ਕਰਨ ਲਈ ਤੁਹਾਨੂੰ ਨਿਯੁਕਤ ਕੀਤਾ ਗਿਆ ਹੈ?	you need any additional assistance to help you understand the work you were hired to do?
00:10:33	00:11:45	Anonymous: ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਜਿੱਥੇ ਹੁਣ ਨੌਕਰੀ ਕਰਦੀਆਂ, ਮੈਂ ਉੱਥੇ ਹੀ ਆਪਣੀ ਇੱਕ ਸੌ ਸੱਠ ਘੰਟੇ ਦੀ placement ਕੀਤੀ ਸੀ, ਅਤੇ ਵੈਸੇ ਤਾਂ ਮੈਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ ਕਿੱਦਾਂ ਕਿਸ ਤਰ੍ਹਾਂ ਕੰਮ ਹੁੰਦਾ ਹੈ, ਉਹਨਾਂ ਨਾਲ ਉਹਨਾਂ ਦੀ company ਨਾਲ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਉਹਨਾਂ ਨੇ ਮੈਨੂੰ ਪਹਿਲਾਂ ਹੀ ਦੱਸਿਆ ਸੀ ਵੀ ਮੈਨੂੰ ਤਿੰਨ ਦਿਨ ਦੀਆਂ training ਦਿੱਤੀ ਜਾਵੇਗੀ ਮੈਨੂੰ ਤਿੰਨ ਦਿਨ ਵਿੱਚ ਸਭ ਕੁਝ ਸਿਖਾਇਆ ਜਾਵੇਗਾ ਕਿ ਕਿਵੇਂ ਹੁੰਦਾ ਅਤੇ ਮੈਂ ਕਿਸ ਕੰਮ ਨੂੰ ਕਰਨਾ ਹੈ ਅਤੇ ਜੇ ਮੈਨੂੰ ਕੁਝ ਨਾ ਵੀ ਸਮਝ ਆਇਆ ਤੇ ਮੈਂ ਉਹਨਾਂ ਤੋਂ ਦੁਬਾਰਾ ਪਹੁੰਚ ਸਕਦੀਆਂ ਤੇ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਜੇ ਮੈਨੂੰ ਕੁਝ ਵੀ ਸਹੀ ਨਹੀਂ ਲੱਗਿਆ ਅਤੇ ਮੈਂ ਉਹ ਵੀ ਉਹਨਾਂ ਨੂੰ ਦੱਸ ਸਕਦੀਆਂ। ਤੇ ਮੇਰੇ team leader ਨੇ ਮੈਨੂੰ ਇਹ ਵੀ ਦੱਸਿਆ ਵੀ ਜਿਵੇਂ ਮੈਨੂੰ ਕਿਸੇ ਵੀ ਚੀਜ਼ 'ਤੇ ਦਿੱਕਤ ਹੈਗੀ ਆ ਜਾਂ ਮੈਂ ਕੁਝ ਵੀ ਨਹੀਂ ਕਰ ਸਕਦੀ ਤੇ ਮੈਂ ਉਹਨੂੰ ਉਹ ਵੀ ਦੱਸਾਂ ਪਰ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪਈ ਤੇ ਉਹਨਾਂ ਨੇ ਮੈਨੂੰ ਬਹੁਤ ਹੀ ਚੰਗੀ ਤਰ੍ਹਾਂ ਨਾਲ ਸਭ ਕੁਝ ਸਿਖਾਇਆ ਸਭ ਕੁਝ ਦੱਸਿਆ ਗਿਆ ਅਤੇ ਫਿਰ ਇਸ ਤਰ੍ਹਾਂ ਮੈਂ ਆਪਣੀ ਤਿੰਨ ਦਿਨ ਦੀ training ਪੂਰੀ ਕਰਕੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ।	Anonymous: As I mentioned, I did my 160-hour placement at the same place where I am now employed, so I already knew how the work is done. However, when I started working with their company, they informed me that I would receive three days of training. During these three days, they would teach me everything about how things work and what tasks I need to perform. They also told me that if I didn't understand something, I could approach them again, and if anything didn't feel right, I could let them know. And my team leader also told me that if I have any difficulties with anything or if there is something I cannot do, I should let them know. However, I didn't need any additional help, and they taught me everything very well. Everything was explained thoroughly, and after completing my three-day training, I started working there.
00:11:16	00:11:51	Neha: ਕੀ ਤੁਸੀਂ ਆਪਣੇ ਕਾਰਜਸਥਾਨ ਵਿੱਚ ਕੋਈ ਪੇਸ਼ਾਵਰ network ਵਿਕਸਿਤ ਕੀਤਾ ਹੈ?	Neha: Have you developed a professional network in your workplace?
00:11:52	00:13:21	Anonymous: ਜੀ ਹਾਂ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਕਾਰਜਸਥਾਨ 'ਤੇ ਮੈਨੂੰ ਬਹੁਤ ਸਾਰੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਅਤੇ ਮੈਂ ਬਹੁਤ ਸਾਰੇ ਮੈਂ ਇੱਕ network create ਕੀਤਾ ਹੈ, ਜਿਵੇਂ ਕਿ ਮੈਨੂੰ ਮੇਰੇ ਕਾਰਜ 'ਤੇ doctor, nurses ਅਤੇ ਮੇਰੇ field ਤੋਂ related ਮੇਰੇ colleagues ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ, ਅਤੇ ਉਹਨਾਂ ਨਾਲ ਗੱਲਬਾਤ ਕਰਕੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ Australia ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਲਈ ਆਈ ਸੀ ਅਤੇ ਮੇਰੀ ਪੜ੍ਹਾਈ ਵੀ nursing ਨਾਲ related ਹੈ ਗੀ ਹੈ ਇਹ patient service assistant ਦੀ job ਮੈਂ ਸਿਰਫ਼ ਇਸ ਲਈ ਕਰ ਰਹੀਆਂ ਵੀ ਮੈਨੂੰ ਕੰਮ ਦੀ ਲੋੜ ਸੀ, ਪਰ ਮੈਂ ਇਸ ਤੋਂ ਬਾਅਦ, ਇਹ ਦੇ ਨਾਲ ਆਪਣੇ career ਨੂੰ ਵੀ ਦੇਖਦੀਆਂ ਵੀ ਮੈਂ ਆਪਣਾ career ਕਿਵੇਂ ਅੱਗੇ ਵਧਾ ਸਕਦੀ ਹਾਂ। ਇਸ ਕੰਮ ਨੂੰ ਕਰਨ ਨਾਲ hospital ਵਿੱਚ ਮੈਨੂੰ ਕਈ ਸਾਰੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਅਤੇ ਮੈਨੂੰ ਬਹੁਤ ਕੁਝ ਉਹਨਾਂ ਨਾਲ ਸਿੱਖਣ ਦਾ ਮੌਕਾ ਵੀ ਮਿਲਦਾ ਹੈ। ਉਹਨਾਂ ਨੇ ਜਦੋਂ ਉਹਨਾਂ ਨਾਲ ਗੱਲਬਾਤ ਕਰਕੇ ਵੀ ਮੈਂ ਉਹਨਾਂ ਨੂੰ ਦਸਤੀਆਂ ਵੀ ਮੈਂ nursing ਕੀਤੀ ਹੋਈ	Anonymous: Yes, as I mentioned, I get the opportunity to meet many people at my workplace, and I have created a network. I get to interact with doctors, nurses, and colleagues related to my field, and through these interactions, I learn a lot. As I told you, I came to Australia to complete my studies, and my studies are also related to nursing. I am doing this Patient Service Assistant job because I needed work, but alongside this job, I also look at how I can advance my career. By doing this work, I get a chance to meet many people in the hospital and I also get a chance to learn a lot from them. When I talk to them, I tell them that I have studied nursing and what I am currently studying. I also share how I want to advance my career. They help me with this, and through these conversations, I get the opportunity to learn many new things. Together with people from different walks of life and different professions.

		<p>ਆ ਅਤੇ ਮੈਂ ਕਿਸ ਚੀਜ਼ 'ਤੇ study ਕਰ ਰਹੀ ਹਾਂ ਅਤੇ ਉਹ ਮੈਂ ਦਸਦੀ ਆਂ ਵੀ ਮੈਂ ਆਪਣੇ career ਨੂੰ ਅੱਗੇ ਕਿਵੇਂ ਵਧਾ ਸਕਦੀ ਹਾਂ 'ਤੇ ਉਹ ਮੇਰੀ ਮਦਦ ਵੀ ਕਰਦੇ ਨੇ ਅਤੇ ਇਸ ਤਰ੍ਹਾਂ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਜਾਣਨ ਦਾ ਮੌਕਾ ਮਿਲਦਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਅਤੇ ਅਲੱਗ-ਅਲੱਗ profession ਦੇ ਲੋਕਾਂ ਨਾਲ ਮਿਲਕੇ।</p>	
00:13:23	00:13:27	<p>Neha: ਕੀ ਤੁਸੀਂ ਆਪਣੇ ਕਾਰਜਸਥਾਨ ਤੇ ਕੋਈ ਹੋਰ ਹੁਨਰ ਸਿੱਖੇ ਹਨ?</p>	<p>Neha: Have you learned any other skills at your workplace?</p>
00:13:30	00:16:42	<p>Anonymous: ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਆਪਣੇ ਕਾਰਜਸਥਲ 'ਤੇ ਮੈਨੂੰ ਬਹੁਤ ਸਾਰੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਅਤੇ ਮੈਂ ਇਸੇ ਤਰ੍ਹਾਂ ਵੀ ਆਪਣੇ ਕਾਰਜਸਥਲ 'ਤੇ ਲੋਕਾਂ ਨਾਲ ਕਿਵੇਂ ਵਰਤਣਾ ਹੈ ਕਿਵੇਂ ਬੋਲਣਾ ਹੈ ਇਹ ਸਭ ਸਿੱਖਿਆ ਕਿਉਂਕਿ ਮੈਂ ਇੱਕ immigrant ਹੈਗੀ ਆਂ ਅਤੇ ਮੇਰੀ english ਇੰਨੀ ਵਧੀਆ ਨਹੀਂ ਹੈਗੀ ਆਂ ਅਤੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨਾਲ ਮਿਲ ਕੇ ਮੈਨੂੰ ਮੇਰੀ english ਸੁਧਾਰਨ ਦਾ ਮੌਕਾ ਮਿਲਿਆ ਤੇ ਮੈਨੂੰ ਉਹਨਾਂ ਦੇ culture ਵੀ ਜਾਣਨ ਦਾ ਮੌਕਾ ਮਿਲਿਆ ਜਿਵੇਂ ਕਿ ਤੁਸੀਂ ਜਾਣਦੇ ਹੋ, Australia 'ਤੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਹੁੰਦੇ ਨੇ ਤੇ ਉਹਨਾਂ ਸਭ ਨਾਲ ਮਿਲ ਕੇ ਮੈਨੂੰ ਉਹਨਾਂ ਦੇ culture ਨੂੰ ਜਾਣਨ ਦਾ ਮੌਕਾ ਮਿਲਿਆ ਮੈਨੂੰ ਮੇਰਾ culture ਵੀ ਉਹਨਾਂ ਨੂੰ ਦੱਸਣ ਨਾਲ ਵਧੀਆ ਲੱਗਦਾ ਹੈ ਮੈਂ ਆਪਣੇ ਕਾਰਜਸਥਲ ਵਿੱਚ ਬਹੁਤ ਸਾਰੇ ਦੋਸਤ ਵੀ ਬਣਾਏ ਜਿਵੇਂ ਕਿ ਮੈਂ ਇੱਥੇ immigrant ਹੈਗੀ ਆਂ ਅਤੇ ਮੇਰੀ ਫੈਮਲੀ ਇੱਥੇ ਨਹੀਂ ਹੈ, ਅਤੇ ਉਸ ਤਰ੍ਹਾਂ ਮੈਂ ਆਪਣੇ ਦੋਸਤਾਂ ਨਾਲ ਆਪਣੇ ਦੁੱਖ ਅਤੇ ਆਪਣੇ ਸੁੱਖ ਸਾਂਝੇ ਕਰ ਸਕਦੀ ਹਾਂ ਅਤੇ ਇਸ ਤੋਂ ਇਲਾਵਾ ਮੈਨੂੰ ਮੇਰੇ ਕਾਰਜਸਥਲ ਅਤੇ ਮੈਨੂੰ ਮੇਰੇ career ਨੂੰ ਅੱਗੇ ਵਧਾਉਣ ਦਾ ਮੌਕਾ ਵੀ ਮਿਲਿਆ ਇਸੇ ਤਰ੍ਹਾਂ ਮੈਨੂੰ ਮੇਰੇ ਕੰਮ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਦਾ ਮੌਕਾ ਮਿਲਿਆ ਜਿਵੇਂ ਕਿ ਮੈਨੂੰ ਮੇਰੇ ਸਭਾਵ, ਮੇਰੇ time management ਹੋ ਗਿਆ ਉਹ ਸਭ, ਵੀ ਮੈਂ ਕਿਦਾਂ ਕੀ ਕਰ ਸਕਦੀ ਹਾਂ। ਇਸ ਤੋਂ ਇਲਾਵਾ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ english ਸਿੱਖਣ ਦਾ ਮੌਕਾ ਮਿਲਿਆ ਜਿਵੇਂ ਕਿ ਮੈਂ Australia ਜਦੋਂ ਮੈਂ Australia ਵਿੱਚ ਆਈ ਸੀ ਤੇ english ਮੇਰੀ ਮਾਤਭਾਸ਼ਾ ਨਹੀਂ ਹੈਗੀ ਆ ਤੇ ਪੰਜਾਬੀ ਮੇਰੀ ਮਾਠ ਬੋਲੀ ਆ ਤੇ ਜਦੋਂ ਮੈਂ ਲੋਕਾਂ ਨਾਲ ਮਿਲੀ ਤਰ੍ਹਾਂ ਤਰ੍ਹਾਂ ਦੇ ਤੇ ਮੈਨੂੰ ਆਪਣੀ English ਸਿੱਖਣ ਦਾ ਮੌਕਾ ਮਿਲਿਆ ਪਹਿਲਾਂ ਜਦੋਂ ਮੈਂ ਚਾਰ ਲੋਕਾਂ ਵਿੱਚ ਖੜੀ ਹੁੰਦੀ ਸੀ ਉਦੋਂ ਮੈਂ ਬੋਲਣ ਨੂੰ ਹਿਚਕਚਾਉਂਦੀ ਹੁੰਦੀ ਸੀ ਪਰ ਹੁਣ ਮੈਂ ਚਾਰ ਲੋਕਾਂ ਵਿੱਚ ਖੜ ਕੇ ਬੋਲ ਸਕਦੀ ਹਾਂ ਜਿਵੇਂ ਕਿ ਮੈਨੂੰ ਇਥਾਂ ਲੱਗਦਾ ਵੀ ਇਹਧੇ ਕਰਕੇ ਮੇਰੇ ਅੰਦਰ ਆਤਮਵਿਸ਼ਵਾਸ ਆਇਆ, ਵੀ ਮੈਂ ਹੁਣ ਚਾਰ ਲੋਕਾਂ ਵਿੱਚ ਖੜੀ ਹੋ ਕੇ ਬੋਲ ਸਕਦੀ ਹਾਂ ਅਤੇ ਮੈਂ ਆਪਣੀ ਮੇਰੇ ਜਿਹੜੇ ਵਿਚਾਰ ਹੈ ਕਿ ਮੈਂ ਉਹ ਲੋਕਾਂ ਸਾਹਮਣੇ ਰੱਖ ਸਕਦੀ ਹਾਂ ਤੇ ਏਦੇ ਤੋਂ ਇਲਾਵਾ ਜਦੋਂ ਮੈਂ Australia ਆਈ ਸੀ ਤੇ ਮੈਨੂੰ ਕੰਮ ਤੇ ਜਾਣ ਲਈ ਤੇ</p>	<p>Anonymous: As I mentioned, I have had the opportunity to meet many people at my workplace, and through this, I have learned how to interact and communicate with people. Being an immigrant, my English was not very good, but meeting different people has helped me improve my English and understand their cultures. As you know, Australia is home to people from various backgrounds, and meeting them has given me the chance to learn about their cultures. It also feels good to share my culture with them. I have made many friends at my workplace, which is important because my family is not here with me. I can share my joys and sorrows with my friends. Additionally, my workplace has provided me with opportunities to advance my career. I have learned many things at work, such as improving my behavior and time management skills, and figuring out how to handle various situations. Besides, as I mentioned, I had the opportunity to learn English. When I first came to Australia, English was not my first language; Punjabi is my mother tongue. Meeting different people allowed me to improve my English.... Earlier, I used to hesitate to speak when I was among a group of people, but now I can confidently stand and speak in front of others. This has greatly boosted my self-confidence, allowing me to express my thoughts and opinions openly. Moreover, when I arrived in Australia, I needed transportation to get to work, go home, and do other tasks. I learned to drive, but before that, I gained a lot of knowledge about public transport. As you know, the weather here is unpredictable, with rain and other conditions, so learning to drive made</p>

		<p>ਘਰ ਨੂੰ ਆਉਣ ਲਈ ਤੇ ਹੋਰ ਵੀ ਕੰਮ ਕਰਨ ਨੂੰ ਜਿਵੇਂ ਗੱਡੀ ਦੀ, transport ਦੀ ਲੋੜ ਸੀਗੀ ਤੇ ਫਿਰ ਮੈਂ driving ਸਿੱਖੀ ਪਰ ਇਸ ਤੋਂ ਪਹਿਲਾਂ ਮੈਨੂੰ public transport ਬਾਰੇ ਵੀ ਬਹੁਤ knowledge ਸੀਗੀ ਪਰ ਜਿਵੇਂ ਕਿ ਤੁਹਾਨੂੰ ਪਤਾ ਵੀ ਇੱਥੇ weather ਇੱਕ ਤਰ੍ਹਾਂ ਦਾ ਨਹੀਂ ਹੁੰਦਾ ਵੀ ਕਦੇ ਮੀਂਹ ਤੇ ਕਦੇ ਕੁਝ, ਤੇ ਮੈਂ ਉਸ ਲਈ driving ਸਿੱਖੀ ਤੇ ਮੈਂ ਕੰਮ 'ਤੇ ਜਾਣ ਆਣ ਲਈ ਮੈਨੂੰ ਹੁਣ ਆਪਣੇ ਆਪ 'ਤੇ ਨਿਰਭਰ ਹੋਗੀ ਆਂ ਅਤੇ ਮੈਨੂੰ ਕਿਸੇ ਚੀਜ਼ 'ਤੇ ਨਿਰਭਰ ਨਹੀਂ ਹੋਗੀ ਜਿਵੇਂ ਕਿ ਤੁਹਾਨੂੰ ਪਤਾ ਵੀ ਮੇਰੇ parents india ਨੇ 'ਤੇ ਮੈਂ ਇਹ ਨੌਕਰੀ ਜਦੋਂ start ਕੀਤੀ ਤੇ ਮੈਨੂੰ ਪੈਸਿਆਂ ਦੀ ਲੋੜ ਸੀ ਅਤੇ ਮੇਰੇ ਕਈ ਸਾਰੇ ਦੋਸਤ ਬਣੇ ਮੇਰੇ ਕੰਮ 'ਤੇ, ਤੇ ਹੁਣ ਮੇਰੀ ਇੱਕ family ਬਣ ਚੁੱਕੀ ਹੈ ਉੱਥੇ 'ਤੇ।</p>	<p>me self-reliant, and I no longer depend on anything else for transportation. My parents are in India, and when I started this job, I needed money. I made many friends at work, and now it feels like I have a family there.</p>
00:16:43	00:16:49	<p>Neha: ਜੇ ਲੋਕ ਇਸ ਖੇਤਰ ਵਿੱਚ ਜਾਣਾ ਚਾਹੁੰਦੇ ਹਨ ਤਾਂ ਉਹ ਇਸ ਨੌਕਰੀ ਬਾਰੇ ਵਧੇਰੇ ਜਾਣਕਾਰੀ ਕਿੱਥੋਂ ਪ੍ਰਾਪਤ ਕਰ ਸਕਦੇ ਹਨ?</p>	<p>Neha: If people want to enter this field, where can they get more information about this job?</p>
00:16:50	00:18:09	<p>Anonymous: ਜੇ ਲੋਕ ਇਸ ਖੇਤਰ ਵਿੱਚ ਯਾਨੀ ਕਿ Patient Service Assistant ਦੀ ਨੌਕਰੀ ਬਾਰੇ 'ਤੇ ਇਸ course ਬਾਰੇ ਜਾਣਨਾ ਚਾਹੁੰਦੇ ਹਨ, ਤਾਂ ਉਹ ਇਸ ਤੋਂ related ਜਾਣਕਾਰੀਆਂ online ਪ੍ਰਾਪਤ ਕਰ ਸਕਦੇ ਹਨ, ਜਿਵੇਂ ਕਿ ਉਹ Google 'ਤੇ ਵੀ search ਕਰ ਸਕਦੇ ਹਨ, ਉਹਨਾਂ ਨੂੰ ਸਾਰੀ ਜਾਣਕਾਰੀ ਉੱਥੋਂ ਮਿਲ ਜਾਵੇਗੀ ਜਿਵੇਂ ਕਿ ਉਹ ਇਸ course ਤੋਂ related ਹੋਰ ਵੀ ਕਈ ਜਾਣਕਾਰੀਆਂ ਜਾਣਨਾ ਚਾਹੁੰਦੇ ਹਨ, ਜਿਵੇਂ ਕਿ ਇਸ ਤੋਂ related theory classes 'ਤੇ placement 'ਤੇ related ਜਾਣਕਾਰੀ ਫਿਰ ਉਹ ਕਿਸੇ ਵੀ college ਨਾਲ ਸੰਪਰਕ ਕਰ ਸਕਦੇ ਹਨ college ਉਹਨਾਂ ਨੂੰ ਵੱਧ ਤੋਂ ਵੱਧ ਜਾਣਕਾਰੀਆਂ ਦਿਓਗਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਮੈਂ ਇਸ course ਲਈ apply ਕੀਤਾ ਸੀਗਾ ਤਾਂ ਮੈਂ direct college ਨਾਲ ਹੀ ਸੰਪਰਕ ਕੀਤਾ ਸੀਗਾ ਅਤੇ ਉਹਨਾਂ ਨੇ ਮੈਨੂੰ ਸਾਰੀ ਜਾਣਕਾਰੀ ਦਿੱਤੀ ਸੀਗੀ ਅਤੇ ਮੇਰੇ ਖਿਆਲ ਨਾਲ ਕਈ ਵਾਰੀ college ਹੀ ਉਹਨਾਂ ਨੂੰ ਨੌਕਰੀ ਦੇਣ ਲਈ ਵੀ ਨੌਕਰੀ ਪਾਉਣ ਲਈ ਵੀ ਮਦਦ ਕਰਦਾ ਹੈ ਜਿਵੇਂ ਕਿ ਮੈਨੂੰ ਵੀ ਮੇਰੇ ਕਾਲਜ ਨੇ ਹੀ ਜਿੱਥੇ placement ਦਿੱਤੀਆਂ ਸੀ ਮੈਨੂੰ ਉੱਥੇ ਹੀ ਨੌਕਰੀ ਮਿਲ ਗਈ ਸੀ ਅਤੇ ਇਸ ਤਰ੍ਹਾਂ ਉਹ ਇਸ course ਦੇ ਬਾਰੇ ਸਾਰੀ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹਨ ਅਤੇ ਨੌਕਰੀ ਕਰਕੇ ਆਪਣੇ ਜੀਵਨ ਦਾ ਆਨੰਦ ਪਾ ਸਕਦੇ ਹਨ, ਅਤੇ ਇਸ ਤੋਂ ਇਲਾਵਾ ਨੌਕਰੀ ਜਦੋਂ ਹੀ course ਕਰ ਲੈਣਗੇ।</p>	<p>Anonymous: If people want to learn more about the Patient Service Assistant job and the related course, they can find information online. They can search on Google, where they will find all the necessary details. If they want to know more about theory classes and placement related to this course, they can contact any college. The college will provide them with comprehensive information. As I mentioned, when I applied for this course, I contacted the college directly, and they provided me with all the necessary information. In my opinion, sometimes the college itself helps students find a job. For instance, my college helped me secure a job where I did my placement. So, they can get all the information about this course from the college and enjoy their life by doing the job. Additionally, once they complete the course, they will be able to find a job.</p>
00:18:10	00:18:13	<p>Neha: ਇਸ ਤੋਂ ਇਲਾਵਾ ਨੌਕਰੀ ਬਾਰੇ ਕਿਹੜੇ platforms ਹਨ?</p>	<p>Neha: Besides this, which platforms are available for job searches?</p>
00:18:14	00:18:54	<p>Anonymous: Certificates ਵੀ ਹੋਵੇਗਾ ਅਤੇ ਉਹ ਇਹ ਨੌਕਰੀ ਕਰਨ ਲਈ ਕਈ platform ਨੇ ਜਿਨ੍ਹਾਂ 'ਤੇ apply ਕਰ ਸਕਦੇ</p>	<p>Anonymous: If they have the necessary certificate, there are several platforms where they can apply for jobs, such as Seek, Indeed, Allied Health, Monash</p>

		<p>ਹਨ, ਜਿਵੇਂ ਕਿ Seek, Indeed, Allied Health, ਅਤੇ Monash Health 'ਅਤੇ Sidekicker ਜਾਂ Spotless platform 'ਤੇ ਵੀ apply ਕਰ ਸਕਦੇ ਹਨ। ਇਹ ਸਾਰੇ online platform ਨੇ ਜੇ ਜਿਵੇਂ ਕਿ ਇਹਨਾਂ ਨੂੰ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ ਅਤੇ ਬਹੁਤ ਹੀ ਆਸਾਨੀ ਨਾਲ ਉਹ ਇਹਨਾਂ 'ਤੇ ਆਪਣੇ account ਆਪਣੇ profile ਬਣਾ ਸਕਦੇ ਹਨ ਅਤੇ ਆਪਣੀ ਆਪ ਤੋਂ related ਸਾਰੀ ਜਾਣਕਾਰੀਆਂ ਉਹ ਛੇਪਾਉਣ ਲਈ ਆਪਣੇ document upload ਕਰਕੇ ਉਹ ਇਹ ਨੌਕਰੀ ਵੀ ਪਾ ਸਕਦੇ ਹਨ।</p>	<p>Health, Sidekicker and even on the Spotless platform. All of these are online platforms, and they are very easy to use. People can easily create their accounts and profiles on these platforms, fill in all the information related to themselves, upload their documents, and apply for jobs. This way, they can secure a job in their field.</p>
00:18:56	00:19:12	<p>Neha: Speak My Language ਦੇ ਬਹੁਤ ਸਾਰੇ ਸਰੋਤਾਂ ਹਨ ਅਤੇ ਜੇਕਰ ਕੋਈ ਇਸ course ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਅਤੇ Patient Assistant ਵਜੋਂ ਕੰਮ ਕਰਨਾ ਚਾਹੁੰਦਾ ਹੈ ਤਾਂ ਇਸ ਬਾਰੇ ਉਨ੍ਹਾਂ ਵਾਸਤੇ ਕੋਈ ਹੋਰ ਸੁਝਾਅ ਕਿ ਉਹ ਇਸ course ਵਿੱਚ ਕਿਵੇਂ ਦਾਖਲ ਹੋ ਸਕਦੇ ਹਨ ਅਤੇ ਨੌਕਰੀ ਨੂੰ ਕਿਵੇਂ ਬਣਾ ਸਕਦੇ ਹਨ?</p>	<p>Neha: Speak My Language has many resources, and if anyone wants to pursue this course and work as a Patient Assistant, do you have any other suggestions on how they can enroll in this course and secure a job?</p>
00:19:12	00:19:49	<p>Anonymous: ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੇਕਰ ਕੋਈ ਵੀ ਇਸੇ course ਨੂੰ ਕਰਨਾ ਚਾਹੁੰਦਾ ਹੈ ਅਤੇ ਨੌਕਰੀ ਪਾਉਣਾ ਚਾਹੁੰਦਾ ਹੈ ਤੇ ਉਹ ਇਹ course ਕਰਕੇ ਤੇ ਜਿਵੇਂ ਕਿ ਮੈਂ ਤੁਹਾਨੂੰ websites ਦੱਸੀਆਂ ਨੇ Google, Seek, Indeed ਅਤੇ Sidekicker ਇਸ ਤਰ੍ਹਾਂ ਇਹ sites ਉਹਨਾਂ ਨੂੰ ਮਦਦ ਕਰਨਗੀਆਂ। ਇਹਦੇ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਜੇ ਉਹਨਾਂ ਨੂੰ ਇਹ ਨੌਕਰੀ ਜਾਂ ਇਹ course ਕਰਨਾ ਹੈਗਾ ਅਤੇ ਉਹਨਾਂ ਨੂੰ ਆਪਣਾ ਪਹਿਲਾ ਕਦਮ ਚੁੱਕਣਾ ਪਵੇਗਾ ਵੀ ਉਹਨਾਂ ਨੂੰ ਇਹ ਕੋਰਸ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ ਇਹ ਕੋਰਸ ਕਰਕੇ ਉਹ ਇਸ ਵਿੱਚ ਨੌਕਰੀਆਂ ਵੀ ਪਾ ਸਕਦੇ ਹਨ।</p>	<p>Anonymous: As I mentioned, if someone wants to take this course and secure a job, they can complete the course and use websites like Google, Seek, Indeed, and Sidekicker. These sites will help them. Besides this, I would also like to say that if they want to do this job or this course, they will have to take the first step and prepare themselves to do this course. By doing this course, they can also get jobs in this field.</p>
00:19:50	00:20:40	<p>Neha: ਇੱਥੇ ਆਉਣ ਅਤੇ ਆਪਣੇ ਨੌਕਰੀ ਦਾ ਆਨੰਦ ਲੈਣ ਬਾਬਤ ਆਪਣੀ ਕਹਾਣੀ ਸਾਂਝੀ ਕਰਨ ਵਾਸਤੇ ਤੁਹਾਡਾ ਧੰਨਵਾਦ। ਜੇ ਕੁਝ ਤੁਸੀਂ ਅੱਜ ਸਾਡੇ ਨਾਲ ਸਾਂਝਾ ਕੀਤਾ ਹੈ ਉਸ ਤੋਂ ਸਿੱਖਣ ਲਈ ਅੱਜ ਬਹੁਤ ਕੁਝ ਹੈ, ਜਿੰਦਾਂ ਕਿ ਨਿੱਜੀ ਤੌਰ 'ਤੇ ਮੈਂ ਆਪਣੇ ਬਾਰੇ ਕਾਂ ਕਿ ਨੌਕਰੀ ਮੇਰੇ ਵਾਸਤੇ ਹੁਨਰ ਸਿੱਖਣ ਸੁਤੰਤਰ ਬਣੇ ਰਹਿਣ ਅਤੇ ਨਵੇਂ ਹੁਨਰ ਵਿਕਸਤ ਕਰਨ ਅਤੇ ਪੇਸ਼ੇਵਰਾਨਾ ਤਰੀਕੇ ਨਾਲ ਵਿਕਾਸ ਕਰਨ ਦਾ ਇੱਕ ਤਰੀਕਾ ਹੈ। ਆਪਣੇ career ਨੂੰ ਵਿਕਸਿਤ ਕਰਨ ਲਈ ਲੋਕ ਜਿਸ ਖੇਤਰ ਵਿੱਚ ਦਿਲਚਸਪੀ ਰੱਖਦੇ ਹਨ, ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਤੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੇ ਜੀਵਨ ਵਿੱਚ ਪਹਿਲਾ ਕਦਮ ਚੁੱਕ ਸਕਦੇ ਹਨ, ਜਿੰਦਾਂ ਕਿ ਸਾਡੇ ਕਹਾਣੀਕਾਰ ਨੇ ਵੀ ਇਹ ਸਾਨੂੰ ਦੱਸਿਆ। ਹੁਣ ਅਸੀਂ ਜਾਣ ਤੋਂ ਪਹਿਲਾਂ ਆਪਣੇ ਕਹਾਣੀਕਾਰ ਨੂੰ ਪੁੱਛਣਾ ਚਾਵਾਂ ਕਿ ਉਹ ਸਾਡੇ ਸਰੋਤਿਆਂ ਲਈ ਕੋਈ ਸੁਨੇਹਾ ਦੇਣਾ ਚਾਹੁੰਦੇ ਹਨ?</p>	<p>Neha: Thank you for coming here and sharing your story about enjoying your job. What you have shared with us today offers a lot to learn. Personally, I would say that for me, a job is a way to learn skills, remain independent, develop new skills, and grow professionally. To develop their career, people can take the first step in the field they are interested in to fulfill their dreams and meet their needs, just as our storyteller has told us. Now before we go, let's ask our storyteller if she has any message for our audience.</p>



00:20:41	00:21:26	<p>Anonymous: ਹਾਂ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਬਾਕੀ ਲੋਕਾਂ ਨੂੰ ਇਹ ਕਹਿਣਾ ਚਾਹੁੰਗੀ ਵੀ ਜੇ ਉਹ ਆਪਣੇ ਜੀਵਨ ਵਿੱਚ ਜਾਂ ਆਪਣੇ ਕੰਮ ਵਿੱਚ ਸਫਲਤਾ ਪਾਉਣਾ ਚਾਹੁੰਦੇ ਹਨ, ਅਤੇ ਉਹਨਾਂ ਨੂੰ ਆਪਣਾ ਪਹਿਲਾ ਕਦਮ ਚੱਕਣਾ ਪਾਉਗਾ ਅਤੇ ਉਹਨਾਂ ਨੂੰ ਆਪਣਾ ਆਤਮਵਿਸ਼ਵਾਸ ਤੇ ਆਤਮ ਨਿਰਭਰ ਹੋਣਾ ਪਵੇਗਾ। ਜਿਵੇਂ ਕਿ ਮੈਂ ਇਹ ਕੰਮ ਕਰਕੇ ਆਪਣੇ ਆਪ ਵਿੱਚ ਆਤਮਵਿਸ਼ਵਾਸ ਜਗਾਇਆ ਤੇ ਇਸ ਤਰ੍ਹਾਂ ਉਹ ਵੀ ਆਪਣੇ interest ਤੋਂ related ਜਾਂ ਜੋ ਵੀ ਕਾਰਨ ਉਹਨਾਂ ਨੂੰ ਚੰਗਾ ਲੱਗਦਾ ਹੈ, ਉਹ ਕਰਕੇ ਆਪਣਾ ਆਤਮਵਿਸ਼ਵਾਸ ਤੇ ਆਤਮਨਿਰਭਰ ਬਣ ਸਕਦੇ ਹਨ, ਅਤੇ ਇਸ ਤਰ੍ਹਾਂ ਉਹ ਆਪਣੇ ਜੀਵਨ ਵਿੱਚ ਸਫਲਤਾ ਪਾ ਸਕਦੇ ਹਨ।</p>	<p>Anonymous: Yes, as I have told you, I would like to say to others that if they want to achieve success in their life or their work, they will have to take the first step and be self-confident and independent. As I instilled self-confidence in myself by doing this work, and similarly, they can also build their self-confidence and become independent by engaging in work related to their interests or whatever work they enjoy. In this way, they can achieve success in their lives.</p>
00:21:28	00:22:34	<p>Neha: ਜੇ ਤੁਸੀਂ ਸਾਡੀ recording ਦਾ ਆਨੰਦ ਲਿਆ ਹੈ ਤਾਂ ਕ੍ਰਿਪਾ ਕਰਕੇ ਸਾਡੀ website <a href="http://speakmylanguage.com.au">speakmylanguage.com.au</a> ਤੇ ਜਾਓ ਜਿੱਥੇ ਤੁਹਾਨੂੰ ਹੋਰ ਚੀਜ਼ਾਂ ਦੀ ਵਧੇਰੇ ਜਾਣਕਾਰੀ ਮਿਲੇਗੀ ਅਤੇ ਕ੍ਰਿਪਾ ਕਰਕੇ ਹੋਰਨਾਂ ਨੂੰ Speak My Language program ਬਾਰੇ ਦੱਸੋ।</p> <p>ਸਾਨੂੰ ਤੁਸੀਂ Facebook, Twitter, Instagram ਜਾਂ LinkedIn ਤੇ ਵੀ ਦੇਖ ਸਕਦੇ ਹੋ ਅਤੇ ਸਾਰੇ Australia ਦੇ ਵਿੱਚ ਅਤੇ ਹੋ ਸਕਦਾ ਹੈ ਕਿ ਵਿਸ਼ਵ ਭਰ ਵਿੱਚ ਵੀ ਇਸ ਗੱਲਬਾਤ ਨੂੰ ਜਾਰੀ ਰੱਖਣ ਵਿੱਚ ਸਾਡੀ ਮਦਦ ਕਰੋ। Ethnic Commentaries Council Victoria ਨੂੰ Victoria ਵਿੱਚ Speak My Language program ਦੀ ਅਦਾਇਗੀ ਕਰਕੇ ਮਾਣ ਹੈ।</p> <p>Speak My Language program ਨੂੰ Department of Social Services ਵੱਲੋਂ ਫੰਡ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਸਦੀ ਅਦਾਇਗੀ Australia ਦੇ ਆਸ ਪਾਸ ਸਾਰੇ ਪ੍ਰਾਂਤ ਅਤੇ ਖਿੱਤੇ ਦੀ ethnic and multicultural community councils ਅਤੇ multicultural councils ਵਿਚਕਾਰ ਇੱਕ ਭਾਈਵਾਲੀ ਰਾਹੀਂ Australia ਦੇ ਆਸ ਪਾਸ ਕੀਤੀ ਜਾਂਦੀ ਹੈ। ਸਾਡੇ ਕੌਮੀ ਪ੍ਰਸਾਰਣ ਭਾਈਵਾਲ SBS ਅਤੇ ਐਨ NEMBC ਹਨ।</p>	<p>Neha: If you enjoyed our recording, please visit our website at <a href="http://speakmylanguage.com.au">speakmylanguage.com.au</a>, where you will find more detailed information on other things. And please tell others about the Speak My Language program.</p> <p>You can also find us on Facebook, Twitter, Instagram or LinkedIn, and help us continue this conversation across Australia and possibly around the world. Ethnic Commentaries Council Victoria is proud to fund the Speak My Language program in Victoria.</p> <p>The Speak My Language program is funded by the Department of Social Services and is delivered through a partnership among ethnic and multicultural community councils and multicultural councils in all states and territories across Australia. Our national broadcasting partners are SBS and NEMBC.</p>